



Punjab Government Gazette

EXTRAORDINARY

Published by Authority

CHANDIGARH, FRIDAY, JANUARY 29, 2021 (MAGHA 9, 1942 SAKA)

GOVERNMENT OF PUNJAB

DEPARTMENT OF HOUSING AND URBAN DEVELOPMENT
(Housing-1 Branch)

NOTIFICATION OF THE SOCIAL IMPACT ASSESSMENT

The 29th January, 2021

No. 06/16/2020-6HG1/193.-Greater Mohali Area Development Authority, (GMADA), an Urban Development Authority constituted by the Government of Punjab has been entrusted to planned development in Sahibzada Ajit Singh Nagar (Mohali). In this connection GMADA has proposed to acquire **200 feet wide Road VR-5 in New Chandigarh** as per approved Master Plan **vide drawing No.1992/2008 DTP(S)2013/09, dated 21.06.2013 in the area of Sub-Tehsil Majri, Tehsil- Kharar, District Sahibzada Ajit Singh Nagar.**

It is hereby notified that the Social Impact Assessment shall be carried out in consultation with the concerned Gram Panchayat in the affected area. The proposed acquisition of aforesaid Master Plan road would entail about (8.8310 acres) of land. These lands shall be acquired from Villages Devi Nagar, Salamatpur, Rasulpur, Dode Majra and Saini Majra of Tehsil Kharar, and District Sahibzada Ajit Singh Nagar. Thus the affected area shall be Villages Devi Nagar, Salamatpur, Rasulpur, Dode Majra and Saini Majra of Tehsil Kharar, District Sahibzada Ajit Singh Nagar. The main objectives of Social Impact Assessment (SIA) is to:-

- (i) Assess whether the proposed acquisition serves public purpose.
- (ii) Estimate number of affected families and number of families among them likely to be displaced
- (iii) Understand extent of land public and private, houses, settlement and other common properties likely to be affected by the proposed acquisition
- (iv) Understand extent of land acquired is bare minimum needed for the project
- (v) Analyse alternate place (if any)
- (vi) Study of the Social impacts, nature and cost of addressing them and impact of these cost on the overall cost of the project vis-à-vis the benefit of the project.

This notification is made under the provision of Section-4(I) of *“The Right To Fair Compensation & Transparency In Land Acquisition, Rehabilitation & Resettlement Act 2013”*, (NO. 30 OF 2013).

It is hereby notified that the acquisition of land under the proposed project falls under the provision of section 2(I)-(e) **project for planned development**. Thus, provision of section 2 (2) i.e. consent of Gramsabha/land owners is not required for this project. Furthermore special provisions to safeguard food security under section 10 of the said act are not triggered as it is a linear project. It is to be noted that entire Social Impact Assessment (SIA) shall be carried out in consultation with Panchayat and land owners.

The Social Impact Assessment (SIA) shall commence from the date of issue of the Social Impact Assessment (SIA) notification, which shall be completed within 6 months. The important output of the Social Impact Assessment (SIA) shall include Social Impact Assessment (SIA) report and Social Impact Management Plan (SIMP) along with the disclosure as prescribed under section 6 of the said act.

Any person interested in the manner Social Impact Assessment (SIA) is being carried out may contact at the following address:-

The Collector, Urban Development, Ground Floor, PUDA Bhawan, Sector 62, Social Impact Assessment (SIA), Punjab.

Detail of the land is as under:-

SPECIFICATION OF LOCALITY						
Sr. No.	District	Tehsil	Village	Hadbast No.	Khasra No.	Area to be Acquired
1	2	3	4	5	6	
	Sahibzada Ajit Singh Nagar	Kharar	Devi Nagar	161		B - B
1					213/2 Min	0 - 7
2					220/2 Min	0 - 3
3					221/1/1 Min	0 - 5
4					221/1/2 Min	0 - 2
5					221/1/3 Min	0 - 6
6					221/2/1 Min	1 - 2
7					441/223/2	2 - 8
Total					4	13

Sr. No.	Sahibzada Ajit Singh Nagar	Kharar	Salamatpur	162	Khasra No.	K	-	M
1					20//1/1	2	-	4
2					20//10 Min	1	-	12
3					21//5/1 Min	2	-	1
4					21//6 Min	6	-	6
5					42 Min Rasta	0	-	15
6					131 Min Rasta	0	-	11
Total						13	-	9
Sr. No.	Sahibzada Ajit Singh Nagar	Kharar	Rusulpur	163	Khasra No.	K	-	M
1					13//12 Min	0	-	1
2					13// 19 Min	0	-	12.67
3					13// 20/1 Min	0	-	11
4					13//20/2 Min	0	-	6.13
5					15//3 Min	0	-	11.5
6					15//4 Min	3	-	1.5
7					15// 5 Min	1	-	12.5
8					15// 7 Min	1	-	6
9					15//8 Min	0	-	16
10					75 Min	0	-	4
					76 Min	0	-	18
Total						10	-	0.3000

Sr. No.	Sahibzada Ajit Singh Nagar	Kharar	Dode majra	164	Khasra No.	K	-	M
1					15// 8 Min	1	-	6.31
2					15// 9/2 Min	0	-	8.59
3					15// 10/2 Min	0	-	1.77
4					15// 11/1 Min	3	-	8.96
5					15// 11/2 Min	0	-	11.36
6					15// 12 Min	1	-	2.15
7					15// 13/1 Min	0	-	0.83
8					15// 28 Min	0	-	4.98
9					34 Min Rasta	0	-	16
Total						8		0.950
Sr. No.	Sahibzada Ajit Singh Nagar	Kharar	Saini Majra	167	Khasra No.	K	-	M
1					9//14/4 min	0	-	2
2					9// 16 min	0	-	8.02
3					9// 17/1 min	0	-	9.11
4					9// 17/2 min	1	-	1.932
5					9// 17/3 min	0	-	4
6					9// 22/1/2 min	0	-	9
7					9// 22/1/3 min	2	-	15
8					9// 22/2 min	0	-	0.33

9	9// 23/1 min	0	-	16.67
10	9// 25 min	0	-	2.38
11	12//1/2 min	2	-	9
12	12//2/1 min	1	-	12.5
13	12//2/2/1 min	0	-	2.5
14	12//2/2/2 min	0	-	14.5
15	12//3/1 min	0	-	7
16	12//3/2 min	0	-	1
17	12// 10 min	0	-	12.75
18	13// 5/3 Min	0	-	10
19	13//12/1 min	0	-	10
20	13//12/3 min	0	-	19.37
21	13//18 min	1	-	13
22	13//19/1 min	3	-	2
23	13//19/2 min	0	-	3
24	13//20/1 min	0	-	1
25	13//20/2 min	3	-	14
26	13//21/2/1 min	1	-	7
27	13//28	0	-	4.96
28	13//32 min	0	-	8.25

29	13//34 min	0	-	1.42
30	13//39 min	1	-	13
31	13//40 min	0	-	13.5
32	13//42	1	-	12
33	14//25 min	1	-	0.5
34	16//12/2 min	0	-	8
35	16//13/2 min	0	-	17
36	92 min	0	-	2
Total		31	-	7.692

Summary of Land Area

Sr. No.	Village No.	Area	
		B-B	(in acres)
1	Devi Nagar	4-13	0.9688
		K-M	
2	Salamatpur	13-9	1.6813
3	Rusulpur	10-0.3000	1.2519
4	Dode Majra	8-0.9500	1.0059
5	Saini Majra	31-7.692	3.9231
Grand Total			8.8310

Chandigarh
The 16th November, 2020

SARVJIT SINGH, IAS,
Principal Secretary to Government of Punjab,
Department of Housing & Urban Development,
Chandigarh.

ਪੰਜਾਬ ਸਰਕਾਰ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ-1 ਸ਼ਾਖਾ)

ਸਮਾਜਕ ਪ੍ਰਭਾਵ ਮੁਲਾਂਕਣ ਸਬੰਧੀ ਅਧਿਸੂਚਨਾ

ਮਿਤੀ 29 ਜਨਵਰੀ, 2021

ਨੰ: 06/16/2020-6ਮਊ1/193.—ਗਰੇਟਰ ਮੋਹਾਲੀ ਖੇਤਰ ਵਿਕਾਸ ਅਥਾਰਟੀ (ਗਮਾਡਾ) ਨੂੰ ਪੰਜਾਬ ਰਾਜ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਕਾਸ ਲਈ ਕਾਰਜ ਸੌਂਪਿਆ ਗਿਆ ਹੈ। ਇਸ ਸਬੰਧੀ ਗਮਾਡਾ ਨੇ ਨਿਊ ਚੰਡੀਗੜ੍ਹ ਦੇ ਮਾਸਟਰ ਪਲੈਨ ਅਨੁਸਾਰ 200 ਫੁੱਟ ਚੌੜੀ ਵੀ.ਆਰ-5 ਸੜਕ ਜੋ ਕਿ ਡੀ.ਟੀ.ਪੀ ਦੇ ਪ੍ਰਵਾਨਤ ਮਾਸਟਰ ਪਲੈਨ ਨੰਬਰ 1992/2008 ਡੀ.ਟੀ.ਪੀ (ਐਸ) 2013/09 ਮਿਤੀ 21.06.2013 ਅਨੁਸਾਰ ਹੈ, ਸਬ-ਤਹਿਸੀਲ ਮਾਜਰੀ, ਤਹਿਸੀਲ ਖਰੜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੀ ਹੈ, ਪ੍ਰਾਪਤ ਕੀਤੀ ਜਾਣੀ ਹੈ।

ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਸਮਾਜਕ ਪ੍ਰਭਾਵ ਮੁਲਾਂਕਣ, ਭੇਂ ਪ੍ਰਾਪਤੀ ਤੋਂ ਪ੍ਰਭਾਵਿਤ ਖੇਤਰ ਨਾਲ ਸਬੰਧਤ ਗ੍ਰਾਮ ਪੰਚਾਇਤ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਅਮਲ ਵਿੱਚ ਲਿਆਂਦਾ ਜਾਵੇਗਾ। ਉਪਰੋਕਤ ਪ੍ਰਸਤਾਵਿਤ ਸੜਕ ਲਈ ਕਰੀਬ 8.8310 ਏਕੜ ਭੇਂ ਪ੍ਰਾਪਤ ਕੀਤੀ ਜਾਵੇਗੀ। ਇਹ ਜਮੀਨ ਪਿੰਡ ਦੇਵੀ ਨਗਰ, ਸਲਾਮਤਪੁਰ, ਰਸੂਲਪੁਰ, ਢੋਡੇ ਮਾਜਰਾ ਅਤੇ ਸੈਠੀ ਮਾਜਰਾ ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚੋਂ ਲਈ ਜਾਵੇਗੀ। ਜਿਸ ਕਰਕੇ ਉਕਤ ਪਿੰਡ ਹੀ ਇਸ ਦਾ ਪ੍ਰਭਾਵਿਤ ਖੇਤਰ ਹੋਵੇਗਾ। ਇਸ ਦੇ ਸਮਾਜਕ ਪ੍ਰਭਾਵ ਮੁਲਾਂਕਣ ਦੇ ਮੁੱਖ ਉਦੇਸ਼ ਇਸ ਪ੍ਰਕਾਰ ਹਨ—

- 1) ਇਹ ਮੁਲਾਂਕਣ ਕਰਨਾ ਕਿ, ਕੀ ਪ੍ਰਸਤਾਵਿਤ ਭੇਂ ਪ੍ਰਾਪਤੀ ਲੋਕ ਹਿੱਤ ਦੀ ਪੂਰਤੀ ਕਰਦੀ ਹੈ ?
- 2) ਭੇਂ ਪ੍ਰਾਪਤੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਅਤੇ ਇਹਨਾਂ ਪਰਿਵਾਰਾਂ ਵਿੱਚੋਂ ਕਿੰਨੇ ਪਰਿਵਾਰ ਉਜੜ/ਤਬਦੀਲ ਹੋ ਸਕਦੇ ਹਨ, ਦੱਸਣਾ।
- 3) ਇਹ ਵਿਚਾਰਿਆ ਜਾਣਾ ਕਿ ਇਹ ਭੇਂ ਘੱਟ ਤੋਂ ਘੱਟ ਇਸੇ ਪ੍ਰਾਜੈਕਟ ਲਈ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਕਿਸ ਹੱਦ ਤੱਕ ਜਨਤਕ ਅਤੇ ਨਿਜੀ ਭੇਂ, ਮਕਾਨ, ਵਸੇਵਾ ਅਤੇ ਹੋਰ ਸਾਂਝੀਆਂ ਸੰਪਤੀਆਂ ਪ੍ਰਸਤਾਵਿਤ ਭੇਂ ਪ੍ਰਾਪਤੀ ਕਾਰਨ ਪ੍ਰਭਾਵਿਤ ਹੋ ਸਕਦੀਆਂ ਹਨ।
- 4) ਬਦਲਵਾਂ ਸਥਾਨ (ਭੇਂ ਪ੍ਰਾਪਤੀ ਦੇ ਬਦਲੇ) ਸਪਸ਼ਟ ਕੀਤਾ ਜਾਵੇ (ਜੇਕਰ ਕੋਈ ਹੈ)।
- 5) ਸਮਾਜਕ ਪ੍ਰਭਾਵਾਂ ਦਾ ਅਧਿਐਨ, ਪ੍ਰਾਕ੍ਰਿਤੀ ਅਤੇ ਭੇਂ ਪ੍ਰਾਪਤੀ ਦੇ ਬਦਲੇ ਕੀਤੀਆਂ ਜਾਣ ਵਾਲੀਆਂ ਕੀਮਤਾਂ ਦਾ ਅਧਿਐਨ ਅਤੇ ਇਸ ਪ੍ਰਾਜੈਕਟ ਦੇ ਸਮੁੱਚੇ ਲਾਭਾਂ ਸਮੇਤ ਇਸ ਉਪਰ ਆਉਣ ਵਾਲੇ ਸਮੁੱਚੇ ਖਰਚਿਆਂ ਦਾ ਲੇਖਾ ਜੋਖਾ ਹੈ।

ਇਹ ਅਧਿਸੂਚਨਾ “**ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੇਂਸੀ ਇੰਨ ਲੈਂਡ ਐਕੁਜ਼ੀਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013**” ਦੀ ਧਾਰਾ 4(1) ਤਹਿਤ ਜਾਰੀ ਕੀਤੀ ਗਈ ਹੈ।

ਇੱਥੇ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਸਤਾਵਿਤ ਪ੍ਰੋਜੈਕਟ ਲਈ ਭੇਂ ਦੀ ਪ੍ਰਾਪਤੀ ਧਾਰਾ 2(1)-(ਈ) ਪ੍ਰੋਜੈਕਟ ਫਾਰ ਪਲੈਨਡ ਡਿਵੈਲਪਮੈਂਟ ਦੇ ਅਧਿਨਿਯਮ ਦੇ ਅੰਤਰਗਤ ਆਉਂਦੀ ਹੈ। ਇਸ ਕਰਕੇ ਧਾਰਾ 2(2) ਦੇ ਅਨੁਸਾਰ ਪੰਚਾਇਤ/ਭੇਂ ਮਾਲਕਾਂ ਦੀ ਸਹਿਮਤੀ ਪ੍ਰੋਜੈਕਟ ਲਈ ਲੋੜੀਂਦੀ ਨਹੀਂ ਹੈ। ਇਸ ਤੋਂ ਇਲਾਵਾ ਉਪਰੋਕਤ ਅਧਿਨਿਯਮ ਦੀ ਧਾਰਾ 10 ਦੇ ਅੰਤਰਗਤ ਖੁਰਾਕ ਸੁਰੱਖਿਆ (ਫੂਡ ਸਕਿਊਰਟੀ) ਸਬੰਧੀ ਐਕਟ ਨੂੰ ਲਾਗੂ ਰੱਖਿਆ ਗਿਆ ਹੈ ਤੇ ਇਸ ਨਾਲ ਇਹ ਧਾਰਾਵਾਂ ਪ੍ਰਭਾਵਿਤ ਨਹੀਂ ਹੁੰਦੀਆਂ, ਕਿਉਂਕਿ ਇਹ ਇੱਕ ਲਕੀਰਨੁਮਾ (ਲੀਨੀਅਰ) ਪ੍ਰੋਜੈਕਟ ਹੈ। ਇਸ ਕਰਕੇ ਇਹ ਧਿਆਨ ਦੇਣ ਯੋਗ ਹੈ ਕਿ ਸਮੁੱਚਾ ਸਮਾਜਕ ਪ੍ਰਭਾਵ ਮੁਲਾਂਕਣ, ਗ੍ਰਾਮ ਪੰਚਾਇਤ ਅਤੇ ਭੇਂ ਮਾਲਕਾਂ ਨਾਲ ਵਿਚਾਰ ਵਟਾਂਦਰੇ ਰਾਹੀਂ ਹੀ ਲਾਗੂ ਕੀਤਾ ਜਾਵੇਗਾ।

ਸਮਾਜਕ ਪ੍ਰਭਾਵ ਮੁਲਾਂਕਣ (ਐਸ.ਆਈ.ਏ), ਅਧਿਸੂਚਨਾ ਦੇ ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋਵੇਗਾ। ਜੋ ਕਿ 6 ਮਹੀਨੇ ਦੇ ਵਿੱਚ-ਵਿੱਚ ਲਾਗੂ ਹੋਵੇਗਾ। ਸਮਾਜਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਦੀ ਮਹੱਤਵਪੂਰਨ ਪ੍ਰਾਪਤੀ ਵਿੱਚ ਧਾਰਾ 6 ਦੇ ਅੰਤਰਗਤ ਨਿਰਧਾਰਤ ਸਮਾਜਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਰਿਪੋਰਟ ਅਤੇ ਇਸ ਦੇ ਨਾਲ ਸਮਾਜਕ ਪ੍ਰਭਾਵਿਤ

ਪ੍ਰਬੰਧਕੀ ਯੋਜਨਾ (ਐਸ.ਆਈ.ਐਮ.ਪੀ) ਦੀ ਵਿਆਖਿਆ ਅਤੇ ਉਕਤ ਮੁੱਦ ਦੇ ਤਹਿਤ ਦਰਸਾਏ ਗਏ ਡਿਸਕਲੋਜਰ ਸ਼ਾਮਲ ਕੀਤੇ ਜਾਣਗੇ।

ਸਮਾਜਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਤਿਆਰ ਕਰਨ ਦੇ ਢੰਗਾਂ ਵਿੱਚ ਜੇ ਕੋਈ ਵਿਅਕਤੀ ਦਿਲਚਸਪੀ ਰੱਖਦਾ ਹੈ ਤਾਂ ਉਹ ਨਿਮਨ ਪਤੇ ਤੇ ਸੰਪਰਕ ਕਰ ਸਕਦਾ ਹੈ।

ਕੁਲੈਕਟਰ ਭੋਂ ਪ੍ਰਾਪਤੀ, ਸ਼ਹਿਰੀ ਵਿਕਾਸ ਵਿਭਾਗ, ਪੁੱਡਾ ਭਵਨ (ਸੈਕਟਰ-62) ਸਾਹਿਬਜ਼ਾਦਾ ਅਜੀਤ ਸਿੰਘ ਨਗਰ।

ਪ੍ਰਾਪਤ ਕੀਤੀ ਜਾਣ ਵਾਲੀ ਭੋਂ ਦਾ ਵੇਰਵਾ-

ਜ਼ਿਲ੍ਹਾ	ਤਹਿਸੀਲ	ਪਿੰਡ	ਹਦਬੱਸਤ ਨੰਬਰ	ਖਸਰਾ ਨੰਬਰ	ਐਕੁਆਇਰ ਕੀਤਾ ਜਾਣ ਵਾਲਾ ਰਕਬਾ	
					ਬਿਘਾ	ਬਿਸਵਾ
1	2	3	4	5	6	
ਸਾਹਿਬਜ਼ਾਦਾ ਅਜੀਤ ਸਿੰਘ ਨਗਰ	ਖਰੜ	ਦੇਵੀਨਗਰ	161	213/2 ਮਿੰਨ	0	- 7
				220/2 ਮਿੰਨ	0	3
				221/1/1 ਮਿੰਨ	0	5
				221/1/2 ਮਿੰਨ	0	2
				221/1/3 ਮਿੰਨ	0	6
				221/2/1 ਮਿੰਨ	1	2
				441/223/2	2	8
				ਕੁੱਲ	4	13
ਸਾਹਿਬਜ਼ਾਦਾ ਅਜੀਤ ਸਿੰਘ ਨਗਰ	ਖਰੜ	ਸਲਾਮਤਪੁਰ	162	20//1/1	ਕਨਾਲ 2	ਮਰਲਾ 4
				20//10 ਮਿੰਨ	1	12
				21//5/1 ਮਿੰਨ	2	1
				21//6 ਮਿੰਨ	6	6
				42 ਮਿੰਨ ਰਾਸਤਾ	0	15

				131 ਮਿੰਨ ਰਾਸਤਾ	0	11
				ਕੁੱਲ	13	9
ਸਾਹਿਬਜ਼ਾਦਾ	ਖਰੜ	ਰਸੂਲਪੁਰ	163	13//12	ਕਨਾਲ	ਮਰਲਾ
ਅਜੀਤ ਸਿੰਘ				ਮਿੰਨ	0	1
ਨਗਰ						
				13//19	0	12.67
				ਮਿੰਨ		
				13//20/1	0	11
				ਮਿੰਨ		
				13//20/2	0	6.13
				ਮਿੰਨ		
				15//3	0	11.5
				ਮਿੰਨ		
				15//4	3	1.5
				ਮਿੰਨ		
				15//5	1	12.5
				ਮਿੰਨ		
				15//7	1	6
				ਮਿੰਨ		
				15//8	0	16
				ਮਿੰਨ		
				75	0	4
				ਮਿੰਨ		
				76	0	18
				ਮਿੰਨ		
				ਕੁੱਲ	10	0.3000
ਸਾਹਿਬਜ਼ਾਦਾ	ਖਰੜ	ਢੋਡੇ ਮਾਜਰਾ	164	15//8	ਕਨਾਲ	ਮਰਲਾ
ਅਜੀਤ ਸਿੰਘ				ਮਿੰਨ	1	6.31
ਨਗਰ						
				15//9/2	0	8.59
				ਮਿੰਨ		
				15//10/2	0	1.77
				ਮਿੰਨ		
				15//11/1	3	8.96
				ਮਿੰਨ		

				15//11/2 ਮਿੰਨ	0	11.36
				15//12 ਮਿੰਨ	1	2.15
				15//13/1 ਮਿੰਨ	0	0.83
				15//28 ਮਿੰਨ	0	4.98
				34 ਮਿੰਨ ਰਾਸਤਾ	0	16
				ਕੁੱਲ	8	0.950
ਸਾਹਿਬਜ਼ਾਦਾ ਅਜੀਤ ਸਿੰਘ ਨਗਰ	ਖਰੜ	ਸੈਣੀ ਮਾਜਰਾ	167	9//14/4 ਮਿੰਨ	ਕਨਾਲ 0	ਮਰਲਾ 2
				9//16 ਮਿੰਨ	0	8.02
				9//17/1 ਮਿੰਨ	0	9.11
				9//17/2 ਮਿੰਨ	1	1.932
				9//17/3 ਮਿੰਨ	0	4
				9//22/1/2 ਮਿੰਨ	0	9
				9//22/1/3 ਮਿੰਨ	2	15
				9//22/2 ਮਿੰਨ	0	0.33
				9//23/1 ਮਿੰਨ	0	16.67
				9//25 ਮਿੰਨ	0	2.38
				12//1/2 ਮਿੰਨ	2	9
				12//2/1 ਮਿੰਨ	1	12.5

12//2/2/1 ਮਿੰਨ	0	2.5
12//2/2/2 ਮਿੰਨ	0	14.5
12//3/1 ਮਿੰਨ	0	7
12//3/2 ਮਿੰਨ	0	1
12//10 ਮਿੰਨ	0	12.75
13//5/3 ਮਿੰਨ	0	10
13//12/1 ਮਿੰਨ	0	10
13//12/3 ਮਿੰਨ	0	19.37
13//18 ਮਿੰਨ	1	13
13//19/1 ਮਿੰਨ	3	2
13//19/2 ਮਿੰਨ	0	3
13//20/1 ਮਿੰਨ	0	1
13//20/2 ਮਿੰਨ	3	14
13//21/2/1 ਮਿੰਨ	1	7
13//28 ਮਿੰਨ	0	4.96
13//32 ਮਿੰਨ	0	8.25
13/34 ਮਿੰਨ	0	1.42
13//39 ਮਿੰਨ	1	13

	13//40 ਮਿੰਨ	0	13.5
	13//42	1	12
	14//25 ਮਿੰਨ	1	0.5
	16//12/2 ਮਿੰਨ	0	8
	16//13/2 ਮਿੰਨ	0	17
	92 ਮਿੰਨ	0	2
	ਕੁੱਲ	31	7.692

ਭੋਂ ਦਾ ਵੇਰਵਾ

ਲੜੀ ਨੰ.	ਪਿੰਡਾਂ ਦੇ ਨਾਮ	ਰਕਬਾ	
		ਬਿੱਘਾ-ਬਿਸਵਾ	ਰਕਬਾ ਏਕੜ ਵਿੱਚ
1	ਦੇਵੀ ਨਗਰ	4 - 13	0.9688
		ਕਨਾਲ - ਮਰਲੇ	
2	ਸਲਾਮਤਪੁਰ	3 - 9	1.6813
3	ਰਸੂਲਪੁਰ	10 - 0.3000	1.2519
4	ਢੋਡੇ ਮਾਜਰਾ	8 - 0.9500	1.0059
5	ਸੈਣੀ ਮਾਜਰਾ	31 - 7.692	3.9231
	ਕੁੱਲ ਜੋੜ		8.8310

ਚੰਡੀਗੜ੍ਹ
ਮਿਤੀ 16 ਨਵੰਬਰ, 2020

ਸਰਵਜੀਤ ਸਿੰਘ, ਆਈ.ਏ.ਐਸ.,
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ,
ਚੰਡੀਗੜ੍ਹ।